



# Punjab Government Gazette

## EXTRAORDINARY

*Published by Authority*

---

CHANDIGARH, FRIDAY, FEBRUARY 7, 2025 (MAGHA 18, 1946 SAKA)

---

**GOVERNMENT OF PUNJAB**  
DEPARTMENT OF HOUSING AND URBAN DEVELOPMENT  
(HOUSING-1 BRANCH)

### NOTIFICATION

The 7<sup>th</sup> February, 2025

**No. H-U-11022/15/2024-4H1/I/1029566/25.-** Whereas it appears to the Governor of Punjab that to meet the challenge of rapid growth of village Maujgarh of District Fazilka & its surroundings and to provide for a workable framework for its comprehensive planned and regulated development, the preparation of statutory Master Plan of Maujgarh is very essential. Hence in order to develop Maujgarh and its surroundings in an orderly manner and to prepare its Master Plan under “The Punjab Regional and Town Planning and Development (Amendment) Act, 2006”, the Governor of Punjab is pleased to declare the Local Planning Area of Maujgarh and its surroundings within the meaning of sub Section (1) of Section 56 of the “The Punjab Regional and Town Planning and Development (Amendment) Act, 2006”. As per Census of India 2011 the total area of proposed Local Planning Area is 25836.81 Hectares (63,844.15 Acres) and population is 58321 persons. This includes Maujgarh village and adjoining 15 villages, all of which fall in the District Fazilka. The Schedule of revenue boundary of proposed Local Planning Area is as under.

### SCHEUDULE OF REVENUE BOUNDARY

NORTH: Starting from point "A" which is the common meeting point of village Panjawa (H.B. No.103) of this LPA Maujgarh, revenue boundary of village Diwan Khara (H.B. No.104) of Notified Master Plan Abohar (2009-2031) and State revenue boundary of Punjab and Rajasthan, then moving towards South East Northern

revenue boundary of village Panjawa (H.B. No.103), then moving towards South along the Eastern revenue boundary of village Panjawa (H.B. No.103), then crossing the Daulatpura minor, then again moving towards South along the Eastern revenue boundary of village Panjawa (H.B. No 103), then moving towards East along the Northern revenue boundary of village Maujgarh (H.B. No 95), then crossing the Abohar-Shri Ganganagar National Highway road (NH-62) and Maujgarh Sub minor, then again moving towards East along the Northern revenue boundary of village Maujgarh (H.B. No. 95), then moving towards North East along the Western revenue boundary of village Dalmir Khera (H.B. No. 90) and again moving towards South East along Northern revenue boundary of village Dalmir Khera (H.B. No. 90), then crossing Malukpur distributary, then again moving towards South East along the Northern boundary of village Dalmir Khera (H.B. No. 90) and village Waryam Khera (H.B. No. 87), then crossing Waryam Khera minor, then again moving towards South East along the Northern boundary of village Waryam Khera (H.B. No.87), then moving towards North along the Western revenue boundary of village Rukanpura Urf Khui Khera (H.B.No.84), then again crossing Malukpur distributary, then again towards North along the Western revenue boundary of village Rukanpura urf Khui Khera (H.B.No.84), upto Point B which is the common meeting point of village Rukanpura urf Khui Khera (H.B. No. 84) of this LPA Maujgarh, village Kandhwala Amarkot (H.B. No. 83) and village Patti Sadiq (H.B. No.91) of Notified master Plan Abohar (2009-31).

**EAST :** Starting from point "B" and moving towards South East along the Northern revenue boundary of village Rukanpura urf Khui Khera (H.B. No. 84), then again crossing Malukpur distributary, then again moving towards South East along the Northern revenue boundary of village Rukanpura Urf Khui Khera (H.B. No. 84), then Crossing Ramara Minor, then moving towards South West along the Eastern revenue boundary of village Rukanpura Urf Khui Khera (H.B. No. 84), then moving towards North East along the Northern revenue boundary of village Jhurar Khera (H.B.No.85), then moving towards South along the Eastern revenue boundary of village Jhurar Khera (H.B.No.85), then crossing Lambi distributary, then again moving towards South along the Eastern boundary of Jhurar Khera (H.B.No.85) and village Patti Amra urf Patti Sadiq (H.B. No.86) upto point "C" which is the common meeting point of revenue boundaries of village Patti Amra urf Patti Sadiq (H.B. No. 86) of this LPA Maujgarh, village Sherewala (H.B. No. 77) of Notified Master Plan Abohar (2009-2031) and State revenue boundary of Punjab and Rajasthan.

**SOUTH :** Starting from point "C" and moving towards west along with the State revenue boundary of Rajasthan as well as along the Southern revenue boundary of village

Patti Amra urf Patti Sadiq (H.B. No. 86), village Waryam Khera (H.B.No.87), village Shergarh (H.B.No. 88), village Bhangar Khera (H.B. No. 97), village Panniwala Mahla (H.B. No. 98), and village Gumjal (H.B.No. 99), then crossing Abohar- Sri Ganganagar National Highway road (NH-62), then again Moving towards west along the Southern revenue boundary of village Gumjal (H.B.No. 99), up to point "D" which is the common meeting point of revenue boundries of village Gumjal (H.B. No. 99) of this LPA Maujgarh and State revenue boundary of Punjab & Rajasthan.

WEST: Starting from point "D" and moving towards North West, then North East along the Western revenue boundary of village Gumjal (H.B. No. 99), then moving towards North East along the Western revenue boundary of village Usman Khera (H.B. No. 101), village Tootwala (H.B. No. 102) and village Panjawa (H.B. No. 103) upto point "A" which is the starting point.

The revenue boundary of Local Planning Area of village Maujgarh is specifically shown on the Drawing No. DTP (FZK) 111/2024 dated 13-11-2024. All the provisions laid down under Section 56 (2) of “**The Punjab Regional and Town Planning and Development (Amendment) Act, 2006**” and all the relevant rules framed under this Act have been taken into consideration.


Chandigarh  
The 21<sup>st</sup> January, 2025

**RAHUL TEWARI**  
Principal Secretary, Government of Punjab  
Department of Housing and Urban Development

**LIST OF TOWNS/VILLAGES FALLING IN THE JURISDICTION OF “LOCAL  
PLANNING AREA, MAUJGARH” DISTRICT FAZILKA**

<b>Sr.No.</b>	<b>Name of Town/Village</b>	<b>H.B. No.</b>	<b>Area in Hectares (As Per Census 2011)</b>	<b>Population in Persons (As Per Census 2011)</b>
1.	Maujgarh	95	1380.46	3994
2.	Panjawa	103	1309.35	2905
3.	Tutwala	102	1451.25	3204
4.	Usman Khera	101	1572	2558
5.	Kaler Khera	100	1837	5505
6.	Gumjal	99	1522	2360
7.	Paniwala Mahla	98	1617.29	2670
8.	Bhanger Khera	97	1594	3533
9.	Jandwala Hanwanta	96	1480.35	5381
10.	Shergarh	88	2061	4103
11.	Dhinganwali	89	1795	4106
12.	Waryam Khera	87	2597.36	7027
13.	Patti Amra Urf Patti Sadiq	86	1266.7	2924
14.	Jhurar Khera	85	1697.71	2835
15.	Rukanpura Urf Khui Khera	84	959.03	2182
16.	Dalmir Khera	90	1696.31	3034
<b>Total</b>			<b>25836.81</b>	<b>58321</b>

Sd/-  
Paramjit Singh  
District Town Planner,  
Fazilka



**ਪੰਜਾਬ ਸਰਕਾਰ**  
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ  
(ਮਕਾਨ ਉਸਾਰੀ-1 ਸ਼ਾਖਾ)

**ਅਧਿਸੂਚਨਾ**

ਮਿਤੀ 7 ਫਰਵਰੀ, 2025

ਨੰ: H-U-11022/15/2024-4H1/I/1029566/25.- ਮੌਜੂਦਾ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਤੇਜ਼ੀ ਨਾਲ ਵਿਕਾਸ ਦੀ ਚੁਣੌਤੀ ਦਾ ਸਾਹਮਣਾ ਕਰਨ ਅਤੇ ਇਸ ਦੇ ਵਿਆਪਕ ਤੌਰ ਨਾਲ ਯੋਜਨਾਬੱਧ ਅਤੇ ਨਿਯਮਤ ਵਿਕਾਸ ਲਈ ਇੱਕ ਕਾਬਿਲ ਅਮਲ ਢਾਂਚਾ ਪ੍ਰਦਾਨ ਕਰਨ ਲਈ ਪੰਜਾਬ ਦੇ ਰਾਜਪਾਲ ਨੂੰ ਪ੍ਰਤੀਤ ਹੁੰਦਾ ਹੈ ਕਿ ਮੌਜੂਦਾ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦਾ ਮਾਸਟਰ ਪਲਾਨ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮੌਜੂਦਾ ਅਤੇ ਇਸ ਦੇ ਆਲੇ-ਦੁਆਲੇ ਨੂੰ ਵਿਵਸਥਿਤ ਢੰਗ ਨਾਲ ਵਿਕਾਸ ਕਰਨ ਅਤੇ “ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ (ਸੋਧ) ਐਕਟ, 2006” ਅਧੀਨ ਇਸ ਦਾ ਮਾਸਟਰ ਪਲਾਨ ਤਿਆਰ ਕਰਨ ਲਈ, ਪੰਜਾਬ ਦੇ ਰਾਜਪਾਲ “ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ (ਸੋਧ) ਐਕਟ, 2006” ਦੀ ਧਾਰਾ 56 ਦੀ ਉਪ ਧਾਰਾ (1) ਦੇ ਅਰਥਾਂ ਵਿੱਚ ਸਥਾਨਕ ਯੋਜਨਾਬੰਦੀ ਖੇਤਰ ਮੌਜੂਦਾ ਅਤੇ ਇਸਦੇ ਆਲੇ ਦੁਆਲੇ ਨੂੰ ਪ੍ਰਸੰਤਨਪੂਰਵਕ ਘੋਸ਼ਿਤ ਕਰਦੇ ਹਨ। ਭਾਰਤ ਦੀ ਜਨਗਨਣਾ, 2011 ਅਨੁਸਾਰ ਤਜਵੀਜਤ ਸਥਾਨਕ ਯੋਜਨਾਬੰਦੀ ਖੇਤਰ ਮੌਜੂਦਾ ਦਾ ਕੁੱਲ ਖੇਤਰਫਲ 25836.81 ਹੈਕਟੇਅਰ (63,844.15 ਏਕੜ) ਅਤੇ ਆਬਾਦੀ 58321 ਵਿਅਕਤੀ ਹੈ, ਜਿਸ ਵਿੱਚ ਮੌਜੂਦਾ ਪਿੰਡ ਅਤੇ ਨਾਲ ਲੱਗਦੇ 15 ਪਿੰਡ, ਜੋ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਪੈਂਦੇ ਹਨ, ਸ਼ਾਮਿਲ ਹਨ। ਸਥਾਨਕ ਯੋਜਨਾਬੰਦੀ ਖੇਤਰ ਮੌਜੂਦਾ ਦੀਆਂ ਹੱਦਾਂ ਦੀ ਅਨੁਸੂਚੀ ਹੇਠ ਲਿਖੇ ਅਨੁਸਾਰ ਹੈ-

**ਹੱਦ ਦੀ ਅਨੁਸੂਚੀ**

**ਉੱਤਰ:-** ਬਿੰਦੂ ਏ ਜੋ ਸਥਾਨਕ ਯੋਜਨਾਬੰਦੀ ਖੇਤਰ, ਮੌਜੂਦਾ ਦੇ ਪਿੰਡ ਪੰਜਾਵਾ (ਹੱਦਬਸਤ ਨੰ. 103), ਨੋਟੀਫਾਈਡ ਮਾਸਟਰ ਪਲੈਨ ਅਬੋਹਰ (2009-31) ਦੇ ਪਿੰਡ ਦੀਵਾਨ ਖੇੜਾ (ਹੱਦਬਸਤ ਨੰ. 104), ਪੰਜਾਬ ਅਤੇ ਰਾਜਸਥਾਨ ਰਾਜ ਦੀ ਮਾਲ ਹੱਦ ਦਾ ਸਾਂਝਾ ਮਿਲਣ ਬਿੰਦੂ ਹੈ, ਤੋਂ ਸ਼ੁਰੂਆਤ ਕਰਦੇ ਹੋਏ ਪਿੰਡ ਪੰਜਾਵਾ (ਹੱਦਬਸਤ ਨੰ. 103) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਦੱਖਣ ਪੂਰਬ ਵੱਲ ਵੱਧਦੇ ਹੋਏ, ਫਿਰ ਪਿੰਡ ਪੰਜਾਵਾ (ਹੱਦਬਸਤ ਨੰ. 103) ਦੀ ਪੂਰਬੀ ਮਾਲ ਹੱਦ ਦੇ ਨਾਲ-ਨਾਲ ਦੱਖਣ ਵੱਲ ਵੱਧਦੇ ਹੋਏ, ਫਿਰ ਦੌਲਤਪੁਰਾ ਮਾਈਨਰ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਪੰਜਾਵਾ (ਹੱਦਬਸਤ ਨੰ. 103) ਦੀ ਪੂਰਬੀ ਮਾਲ ਹੱਦ ਦੇ ਨਾਲ-ਨਾਲ ਦੱਖਣ ਵੱਲ ਵੱਧਦੇ ਹੋਏ, ਫਿਰ ਪਿੰਡ ਮੌਜੂਦਾ (ਹੱਦਬਸਤ ਨੰ. 95) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਪੂਰਬ ਵੱਲ ਵੱਧਦੇ ਹੋਏ, ਫਿਰ ਅਬੋਹਰ ਸ਼੍ਰੀ ਗੰਗਾਨਗਰ ਰਾਸ਼ਟਰੀ ਰਾਜ ਮਾਰਗ (NH-62) ਅਤੇ ਮੌਜੂਦਾ ਸਬ ਮਾਈਨਰ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਮੌਜੂਦਾ (ਹੱਦਬਸਤ ਨੰ. 95) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਪੂਰਬ ਵੱਲ ਵੱਧਦੇ ਹੋਏ, ਫਿਰ ਪਿੰਡ ਦਲਮੀਰ ਖੇੜਾ (ਹੱਦਬਸਤ ਨੰ. 90) ਦੀ ਪੱਛਮੀ ਮਾਲ ਹੱਦ ਦੇ ਨਾਲ-ਨਾਲ ਉੱਤਰ ਪੂਰਬ ਵੱਲ ਵੱਧਦੇ ਹੋਏ ਅਤੇ ਫਿਰ ਦੁਬਾਰਾ ਪਿੰਡ ਦਲਮੀਰ ਖੇੜਾ (ਹੱਦਬਸਤ ਨੰ. 90) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਦੱਖਣ ਪੂਰਬ ਵੱਲ ਵੱਧਦੇ ਹੋਏ, ਫਿਰ ਮਲੂਕਪੁਰ ਡਿਸਟ੍ਰੀਬਿਊਟਰੀ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਦਲਮੀਰ ਖੇੜਾ (ਹੱਦਬਸਤ ਨੰ. 90) ਅਤੇ ਪਿੰਡ ਵਰਿਆਮ ਖੇੜਾ (ਹੱਦਬਸਤ ਨੰ. 87) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਦੱਖਣ ਪੂਰਬ ਵੱਲ ਵੱਧਦੇ ਹੋਏ, ਫਿਰ ਵਰਿਆਮ ਖੇੜਾ ਮਾਈਨਰ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਵਰਿਆਮ ਖੇੜਾ (ਹੱਦਬਸਤ ਨੰ. 87) ਦੀ ਉੱਤਰੀ

ਮਾਲ ਹੱਦ ਦੇ ਨਾਲ-ਨਾਲ ਦੱਖਣ ਪੂਰਬ ਵੱਲ ਵੱਧਦੇ ਹੋਏ, ਫਿਰ ਪਿੰਡ ਰੁਕਨਪੁਰਾ ਉਰਫ ਖੂਈ ਖੇੜਾ (ਹੱਦਬਸਤ ਨੰ. 84) ਦੀ ਪੱਛਮੀ ਮਾਲ ਹੱਦ ਦੇ ਨਾਲ-ਨਾਲ ਉੱਤਰ ਵੱਲ ਵੱਧਦੇ ਹੋਏ, ਫਿਰ ਮਲੂਕਪੁਰ ਡਿਸਟ੍ਰੀਬਿਊਟਰੀ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਰੁਕਨਪੁਰਾ ਉਰਫ ਖੂਈ ਖੇੜਾ (ਹੱਦਬਸਤ ਨੰ. 84) ਦੀ ਪੱਛਮੀ ਮਾਲ ਹੱਦ ਦੇ ਨਾਲ-ਨਾਲ ਉੱਤਰ ਵੱਲ ਵੱਧਦੇ ਹੋਏ ਬਿੰਦੂ ਬੀ ਤੱਕ ਜੋ ਸਥਾਨਕ ਯੋਜਨਾਬੰਦੀ ਖੇਤਰ ਮੌਜੂਦਾ ਦੇ ਪਿੰਡ ਰੁਕਨਪੁਰਾ ਉਰਫ ਖੂਈ ਖੇੜਾ (ਹੱਦਬਸਤ ਨੰ. 84), ਨੋਟੀਫਾਈਡ ਮਾਸਟਰ ਪਲੈਨ ਅਬੋਹਰ (2009-31) ਦੇ ਪਿੰਡ ਕੰਧਵਾਲਾ ਅਮਰਕੋਟ (ਹੱਦਬਸਤ ਨੰ. 83) ਅਤੇ ਪਿੰਡ ਪੱਟੀ ਸਦੀਕ (ਹੱਦਬਸਤ ਨੰ. 91) ਦੀਆਂ ਮਾਲ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ।

ਪੂਰਬ:-

ਬਿੰਦੂ ਬੀ ਤੋਂ ਸ਼ੁਰੂ ਕਰਦੇ ਹੋਏ ਪਿੰਡ ਰੁਕਨਪੁਰਾ ਉਰਫ ਖੂਈ ਖੇੜਾ (ਹੱਦਬਸਤ ਨੰ. 84) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਦੱਖਣ ਪੂਰਬ ਵੱਲ ਵੱਧਦੇ ਹੋਏ, ਫਿਰ ਮਲੂਕਪੁਰ ਡਿਸਟ੍ਰੀਬਿਊਟਰੀ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਰੁਕਨਪੁਰਾ ਉਰਫ ਖੂਈ ਖੇੜਾ (ਹੱਦਬਸਤ ਨੰ. 84) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਵੱਧਦੇ ਹੋਏ, ਫਿਰ ਰਾਮਸਰਾ ਮਾਈਨਰ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਰੁਕਨਪੁਰਾ ਉਰਫ ਖੂਈ ਖੇੜਾ (ਹੱਦਬਸਤ ਨੰ. 84) ਦੀ ਪੂਰਬੀ ਮਾਲ ਹੱਦ ਦੇ ਨਾਲ-ਨਾਲ ਦੱਖਣ ਪੱਛਮ ਵੱਲ ਵੱਧਦੇ ਹੋਏ, ਫਿਰ ਪਿੰਡ ਝੁਰੜ ਖੇੜਾ (ਹੱਦਬਸਤ ਨੰ. 85) ਦੀ ਉੱਤਰੀ ਮਾਲ ਹੱਦ ਦੇ ਨਾਲ-ਨਾਲ ਉੱਤਰ ਪੂਰਬ ਵੱਲ ਵੱਧਦੇ ਹੋਏ, ਫਿਰ ਝੁਰੜ ਖੇੜਾ (ਹੱਦਬਸਤ ਨੰ. 85) ਦੀ ਪੂਰਬੀ ਮਾਲ ਹੱਦ ਦੇ ਨਾਲ-ਨਾਲ ਦੱਖਣ ਵੱਲ ਵੱਧਦੇ ਹੋਏ, ਫਿਰ ਲੰਬੀ ਡਿਸਟ੍ਰੀਬਿਊਟਰੀ ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਝੁਰੜ ਖੇੜਾ (ਹੱਦਬਸਤ ਨੰ. 85) ਅਤੇ ਪਿੰਡ ਪਟੀ ਅਮਰਾ ਉਰਫ ਪਟੀ ਸਦੀਕ (ਹੱਦਬਸਤ ਨੰ. 86) ਦੀ ਪੂਰਬੀ ਮਾਲ ਹੱਦ ਦੇ ਨਾਲ-ਨਾਲ ਦੱਖਣ ਵੱਲ ਵੱਧਦੇ ਹੋਏ ਬਿੰਦੂ ਸੀ ਤੱਕ ਜੋ ਸਥਾਨਕ ਯੋਜਨਾਬੰਦੀ ਖੇਤਰ ਪਿੰਡ ਮੌਜੂਦਾ ਦੇ ਪਿੰਡ ਪਟੀ ਅਮਰਾ ਉਰਫ ਪਟੀ ਸਦੀਕ (ਹੱਦਬਸਤ ਨੰ. 86), ਨੋਟੀਫਾਈਡ ਮਾਸਟਰ ਪਲੈਨ ਅਬੋਹਰ (2009-31) ਦੇ ਪਿੰਡ ਸ਼ੇਰੇਵਾਲ (ਹੱਦਬਸਤ ਨੰ. 77) ਅਤੇ ਰਾਜ ਮਾਲ ਹੱਦ ਪੰਜਾਬ ਅਤੇ ਰਾਜਸਥਾਨ ਦਾ ਸਾਂਝਾ ਮਿਲਣ ਬਿੰਦੂ ਹੈ।

ਦੱਖਣ:-

ਬਿੰਦੂ ਸੀ ਤੋਂ ਸ਼ੁਰੂ ਕਰਦੇ ਹੋਏ ਰਾਜਸਥਾਨ ਰਾਜ ਦੀ ਮਾਲ ਹੱਦ ਦੇ ਨਾਲ-ਨਾਲ, ਪਿੰਡ ਪੱਟੀ ਅਮਰਾ ਉਰਫ ਪੱਟੀ ਸਦੀਕ (ਹੱਦਬਸਤ ਨੰ. 86), ਪਿੰਡ ਵਰਿਆਮ ਖੇੜਾ (ਹੱਦਬਸਤ ਨੰ. 87), ਪਿੰਡ ਸ਼ੇਰਗੜ੍ਹ (ਹੱਦਬਸਤ ਨੰ. 88) ਪਿੰਡ ਭੰਗਰਖੇੜਾ (ਹੱਦਬਸਤ ਨੰ. 97), ਪਿੰਡ ਪੰਨੀਵਾਲਾ ਮਾਹਲਾ (ਹੱਦਬਸਤ ਨੰ. 98) ਅਤੇ ਪਿੰਡ ਗੁਮਜਾਲ (ਹੱਦਬਸਤ ਨੰ. 99) ਦੀ ਦੱਖਣੀ ਮਾਲ ਹੱਦ ਦੇ ਨਾਲ-ਨਾਲ ਪੱਛਮ ਵੱਲ ਚਲਦੇ ਹੋਏ, ਫਿਰ ਅਬੋਹਰ ਸ਼੍ਰੀ ਗੰਗਾਨਗਰ ਰਾਸ਼ਟਰੀ ਰਾਜ ਮਾਰਗ ਰੋਡ (NH-62) ਪਾਰ ਕਰਦੇ ਹੋਏ, ਫਿਰ ਦੁਬਾਰਾ ਪਿੰਡ ਗੁਮਜਾਲ (ਹੱਦਬਸਤ ਨੰ. 99) ਦੀ ਦੱਖਣੀ ਮਾਲ ਹੱਦ ਦੇ ਨਾਲ-ਨਾਲ ਪੱਛਮ ਵੱਲ ਵੱਧਦੇ ਹੋਏ ਬਿੰਦੂ ਡੀ ਤੱਕ ਜੋ ਸਥਾਨਕ ਯੋਜਨਾਬੰਦੀ ਖੇਤਰ ਮੌਜੂਦਾ ਦੇ ਪਿੰਡ ਗੁਮਜਾਲ (ਹੱਦਬਸਤ ਨੰ. 99) ਅਤੇ ਰਾਜ ਮਾਲ ਹੱਦ ਪੰਜਾਬ ਅਤੇ ਰਾਜਸਥਾਨ ਦੀ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ।

ਪੱਛਮ:-

ਬਿੰਦੂ ਡੀ ਤੋਂ ਸ਼ੁਰੂ ਕਰਦੇ ਹੋਏ ਪਿੰਡ ਗੁਮਜਾਲ (ਹੱਦਬਸਤ ਨੰ. 99) ਦੀ ਪੱਛਮੀ ਮਾਲ ਹੱਦ ਦੇ ਨਾਲ-ਨਾਲ ਪਹਿਲਾਂ ਉੱਤਰ ਪੱਛਮ ਅਤੇ ਫਿਰ ਉੱਤਰ ਪੂਰਬ ਵੱਲ ਵੱਧਦੇ ਹੋਏ, ਫਿਰ ਪਿੰਡ ਉਸਮਾਨ ਖੇੜਾ (ਹੱਦਬਸਤ ਨੰ. 101), ਪਿੰਡ ਤੂਤਵਾਲਾ (ਹੱਦਬਸਤ ਨੰ. 102) ਅਤੇ ਪਿੰਡ ਪੰਜਾਵਾ (ਹੱਦਬਸਤ ਨੰ. 103) ਦੀ ਪੱਛਮੀ ਹੱਦ ਦੇ ਨਾਲ-ਨਾਲ ਉੱਤਰ ਪੂਰਬ ਵੱਲ ਵੱਧਦੇ ਹੋਏ ਬਿੰਦੂ ਏ ਤੱਕ ਜੋ ਸ਼ੁਰੂਆਤੀ ਬਿੰਦੂ ਹੈ।

ਸਥਾਨਕ ਯੋਜਨਾਬੰਦੀ ਖੇਤਰ ਮੌਜੂਦਾ ਦੀਆਂ ਮਾਲ ਹੱਦਾਂ ਡਰਾਇੰਗ ਨੰ. DTP(FZK) 111/2024 ਮਿਤੀ 13.11.2024 ਉੱਪਰ ਦਰਸਾ ਦਿੱਤੀਆਂ ਗਈਆਂ ਹਨ। “ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ (ਸੋਧ) ਐਕਟ, 2006” ਦੀ 56 (2) ਉਪ-ਧਾਰਾ ਦੇ ਅਧੀਨ ਰੱਖੇ ਗਏ ਸਾਰੇ ਉਪਬੰਧਾਂ ਅਤੇ ਐਕਟ ਦੇ ਅਧੀਨ ਬਣਾਏ ਗਏ ਸਾਰੇ ਸੰਬੰਧਤ ਨਿਯਮਾਂ ਨੂੰ ਵਿਚਾਰਿਆ ਗਿਆ ਹੈ।

ਚੰਡੀਗੜ੍ਹ

ਮਿਤੀ 21 ਜਨਵਰੀ, 2025

ਰਾਹੁਲ ਤਿਵਾੜੀ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ  
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ



ਸਥਾਨਕ ਯੋਜਨਾਬੰਦੀ ਖੇਤਰ, ਮੌਜੂਦਾ, ਜਿਲ੍ਹਾ ਫਾਜ਼ਿਲਕਾ ਦੇ ਅਧਿਕਾਰ ਖੇਤਰ ਅੰਦਰ ਪੈਂਦੇ ਸ਼ਹਿਰਾਂ/  
ਪਿੰਡਾਂ ਦੀ ਸੂਚੀ

ਲੜੀ ਨੰ.	ਪਿੰਡਾਂ ਦੇ ਨਾਮ	ਹੱਦਬਸਤ ਨੰ.	ਖੇਤਰਫਲ (ਹੇਕਟੇਅਰ ਵਿੱਚ)	ਆਬਾਦੀ
1.	ਮੌਜੂਦਾ	95	1380.46	3994
2.	ਪੰਜਾਵਾ	103	1309.35	2905
3.	ਤੂਤਵਾਲਾ	102	1451.25	3204
4.	ਉਸਮਾਨ ਖੇੜਾ	101	1572	2558
5.	ਕੱਲਰ ਖੇੜਾ	100	1837	5505
6.	ਗੁਮਜਾਲ	99	1522	2360
7.	ਪੰਨੀਵਾਲਾ ਮਾਹਲਾ	98	1617.29	2670
8.	ਭੰਗਰ ਖੇੜਾ	97	1594	3533
9.	ਜੰਡਵਾਲਾ ਹਨਵੰਤਾ	96	1480.35	5381
10.	ਸ਼ੇਰਗੜ	88	2061	4103
11.	ਢੀਂਗਾ ਵਾਲੀ	89	1795	4106
12.	ਵਰਿਆਮ ਖੇੜਾ	87	2597.36	7027
13.	ਪੱਟੀ ਅਮਰਾ ਉਰਫ ਪੱਟੀ ਸਦੀਕ	86	1266.70	2924
14.	ਝਰੜ ਖੇੜਾ	85	1697.71	2835
15.	ਰੁਕਨਪੁਰਾ ਉਰਫ ਖੂਈ ਖੇੜਾ	84	959.03	2182
16.	ਦਲਮੀਰ ਖੇੜਾ	90	1696.31	3034
<b>Total</b>			<b>25836.81</b>	<b>58321</b>

ਸਹੀ/-  
ਪਰਮਜੀਤ ਸਿੰਘ  
ਜਿਲ੍ਹਾ ਨਗਰ ਯੋਜਨਾਕਾਰ (ਪੀ.ਐਂਡ.ਆਰ),  
ਫਾਜ਼ਿਲਕਾ

